


ਕੀ ਤੁਹਾਡੀ ਬੀਮਾ ਪਾਲਿਸੀ ਸੁਣ ਰਹੀ ਹੈ ਤੁਹਾਡੀ ਗੱਲ ?



ਜੇ ਤੁਹਾਡੀ ਬੀਮਾ ਕੰਪਨੀ ਨੇ ਤੁਹਾਡੀਆਂ ਸ਼ਿਕਾਇਤਾਂ ਦਾ
ਠਿਵਾਰਨ ਨਹੀਂ ਕੀਤਾ ਤਾਂ ਸੰਪਰਕ ਕਰੋ।

ਆਈਆਰਡੀਏ ਗ੍ਰੀਵੈਂਸ ਕਾਲ ਸੈਂਟਰ :

₹ ਟੋਲ ਫ਼ੋਨ ਨੰ.: 155255

ਅਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਓ ਅਤੇ ਉਹਨਾਂ ਦੀ ਸਥਿਤੀ ਦਾ ਪਤਾ
ਲਗਾਓ ਜਾਂ ਤੁਹਾਂ ਲਾਗ ਆਨ ਕਰੋ : complaints@irda.gov.in

ਸਨਾਇੰਡ ਵਿਚ ਜਾਰੀ
ਬੀਮਾ ਵਿਨਿਯਾਮਕ ਅਤੇ ਵਿਕਾਸ ਪ੍ਰਾਪਿਕਰਨ
**INSURANCE REGULATORY AND
DEVELOPMENT AUTHORITY**

ਪਿਆਇੰਡ ਬੀਮੇਂ ਲੀ, ਸੁਰੰਧਿਆ ਬੀਮੀਂਡ ਲੀ।
www.irda.gov.in



ਬੀਮਾ ਵਿਨਿਯਾਮਕ ਅਤੇ ਵਿਕਾਸ ਪ੍ਰਾਪਿਕਰਨ
**INSURANCE REGULATORY AND
DEVELOPMENT AUTHORITY**



**ਬੀਮਾ ਮਹਿਆਸਕਾਂ
'ਤੇ ਪੁਸ਼ਟਿਕਾ**

ਵਿਸ਼ਾ ਸੂਚੀ

1. ਇਸ ਪੁਸਤਿਕਾ ਬਾਰੇ	1
2. ਬੀਮਾ ਮਹਿਸੂਸਥ	2
3. ਅਕਸਰ ਪੁੱਛੇ ਜਾਣ ਵਾਲੇ ਸਵਾਲ	6
4. ਪਾਲਿਸੀਧਾਰਕ ਨੂੰ ਸੇਵਾ ਦੇਣ ਦਾ ਟੀ.ਏ.ਟੀ.	10
5. ਜੋ ਤੁਹਾਡੀ ਕੋਈ ਸ਼ਿਕਾਇਤ ਹੈ	11

1. ਇਸ ਪੁਸਤਿਕਾ ਬਾਰੇ

ਇਸ ਪੁਸਤਿਕਾ ਨੂੰ ਬੀਮਾ ਵਿਨਿਯਾਮਕ ਅਤੇ ਵਿਕਾਸ ਪ੍ਰਾਧਿਕਰਨ (ਆਈਆਰਡੀਏ) ਦੁਆਰਾ 'ਬੀਮਾ ਮਹਿਸੂਸਥਾਂ' ਤੇ ਇਕ ਮਾਰਗ ਦਰਸਾਉਣਾ ਵਜੋਂ ਦਿੱਤਾ ਗਿਆ ਹੈ ਅਤੇ ਇਹ ਸਿਰਫ ਆਮ ਜਾਣਕਾਰੀ ਦਿੰਦੀ ਹੈ। ਇੱਥੇ ਦਿੱਤੀ ਗਈ ਕੋਈ ਵੀ ਜਾਣਕਾਰੀ ਇਕ ਬੀਮਾ ਪਾਲਿਸੀ ਨਾਲ ਸੰਬੰਧਿਤ ਕਾਨੂੰਨਾਂ, ਨਿਯਮਾਂ ਜਾਂ ਵਿਨਿਯਾਮਾਂ ਦੇ ਪ੍ਰਾਵਧਾਨਾਂ ਦਾ ਸਥਾਨ ਨਹੀਂ ਲੈਂਦੀ ਜਾਂ ਰੱਦ ਨਹੀਂ ਕਰਦੀ।

2. ਬੀਮਾ ਮਹਿਸੂਸਥ

- ਬੀਮਾ ਇਕ ਜਾਟਿਲ ਉਤਪਾਦਨ ਹੈ ਜੋ ਕਵਰ ਕੀਤੀਆਂ ਗਈਆਂ ਆਪਾਤ ਸਥਿਤੀਆਂ ਪੈਦਾ ਹੋਣ 'ਤੇ ਨਿਰਧਾਰਿਤ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਬੀਮਿਤ ਵਿਅਕਤੀ ਜਾਂ ਤੀਜੀ ਪਾਰਟੀ ਨੂੰ ਮੁਆਵਜ਼ਾ ਦੇਣ ਦੇ ਵਾਅਦੇ ਨੂੰ ਦਰਸਾਉਂਦਾ ਹੈ। ਜਿਆਦਾਤਰ ਬੀਮਾ ਸੌਦਿਆਂ ਵਿੱਚ ਆਮ ਤੌਰ 'ਤੇ ਇਕ ਮਹਿਸੂਸਥ ਹੁੰਦਾ ਹੈ। ਜਿਵੇਂ ਕੋਈ ਬੀਮਾ ਏਜੰਟ (ਵਿਅਕਤੀ ਜਾਂ ਕਾਰਪੋਰੇਟ) ਜਾਂ ਕੋਈ ਬੀਮਾ ਥੋੜਕਰ।
- ਬੀਮਾ ਮਹਿਸੂਸਥ ਗਾਹਕਾਂ (ਬੀਮਾ ਪਾਲਿਸੀਆਂ ਖਰੀਦਣ ਦੀਇੱਛਾ ਰੱਖਣ ਵਾਲੇ) ਅਤੇ ਬੀਮਾ ਕੰਪਨੀਆਂ (ਉਹਨਾਂ ਪਾਲਿਸੀਆਂ ਨੂੰ ਵੇਚਣ ਵਾਲੇ) ਵਿਚਕਾਰ ਇਕ ਪ੍ਰਲ ਦੀ ਭੂਮਿਕਾ ਨਿਭਾਉਂਦੇ ਹਨ।
- ਬੀਮਾ ਥੋੜਕਰ ਨੂੰ ਆਈਆਰਡੀਏ ਦੁਆਰਾ ਲਾਇਸੰਸ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਬੀਮਾ ਵਿਨਿਯਾਮਕ ਅਤੇ ਵਿਕਾਸ ਪ੍ਰਾਧਿਕਰਨ (ਬੀਮਾ ਥੋੜਕਰ) ਨਿਯਮ, 2002 ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ। ਵਿਅਕਤੀਗਤ ਬੀਮਾ ਏਜੰਟਸ ਅਤੇ ਕਾਰਪੋਰੇਟ ਏਜੰਟਸ ਆਈਆਰਡੀਏ ਦੁਆਰਾ ਲਾਇਸੰਸੀਕ੍ਰਿਟ ਹੁੰਦੇ ਹਨ ਅਤੇ ਇਹਨਾਂ ਦਾ ਸੰਚਾਲਨ ਬੀਮਾ ਵਿਨਿਯਾਮਕ ਅਤੇ ਵਿਕਾਸ ਪ੍ਰਾਧਿਕਰਨ (ਵਿਅਕਤੀਗਤ ਬੀਮਾ ਏਜੰਟ ਦੀ ਲਾਇਸੰਸਿੰਗ) ਨਿਯਮ 2000 ਅਤੇ ਬੀਮਾ ਵਿਨਿਯਾਮਕ ਅਤੇ ਵਿਕਾਸ ਪ੍ਰਾਧਿਕਰਨ (ਕਾਰਪੋਰੇਟ ਏਜੰਟ ਦੀ ਲਾਇਸੰਸਿੰਗ) ਨਿਯਮ 2002 ਕਰਦਾ ਹੈ। ਇਹ ਨਿਯਮ ਸੰਬੰਧਿਤ ਮਹਿਸੂਸਥਾਂ ਲਈ ਆਚਾਰਸੰਹਿਤਾ ਨਿਰਧਾਰਿਤ ਕਰਦੇ ਹਨ।
- ਮਹਿਸੂਸਥ ਦੀ ਉਤਪਾਦਨ ਦੇ ਸੰਪੂਰਨ ਜੀਵਨ ਚੱਕਰ ਦੌਰਾਨ ਵਿਕਰੀ ਤੋਂ ਲੈ ਕੇ ਪਾਲਿਸੀ ਦੀ ਸੇਵਾ ਕਰਨ ਅਤੇ ਦਾਅਵੇ ਦੇ ਨਿਪਟਾਰੇ ਤਕ ਇਕ ਖਾਸ ਭੂਮਿਕਾ ਹੁੰਦੀ ਹੈ। ਇਕ ਮਹਿਸੂਸਥ ਨੂੰ ਪ੍ਰਸਤਾਵਿਤ ਕਵਰ ਬਾਰੇ ਸਾਰੀ ਪਦਾਰਥਕ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਕਿ ਭਾਵੀ ਗਾਹਕ ਸਭ ਤੋਂ ਉਤੇ ਉਤਪਾਦਨ 'ਤੇ ਫੈਸਲਾ ਲੈ ਸਕੇ। ਮਹਿਸੂਸਥ ਤੋਂ ਉਮੀਦ

ਰੱਖੀ ਜਾਂਦੀ ਹੈ ਕਿ ਉਹ ਭਾਵੀ ਗਾਹਕ ਨੂੰ ਪੂਰੇ ਪ੍ਰਗਤੀਕਰਨ ਅਤੇ ਪਾਰਦਰਸ਼ਿਤਾ ਨਾਲ ਸਲਾਹ ਦੇਵੇ। ਵਿਕਰੀ ਸੰਪੰਨ ਹੋਣ ਤੋਂ ਬਾਅਦ ਮਹਿਸੂਸਥ ਨੂੰ ਪਾਲਿਸੀ ਸਰਵਿਸਿੰਗ ਅਤੇ ਦਾਅਵਾ ਸਰਵਿਸਿੰਗ ਲਈ ਗਾਹਕ ਅਤੇ ਬੀਮਾਕਰਤਾ ਵਿਚਕਾਰ ਅਸਰਦਾਰ ਢੰਗ ਨਾਲ ਤਾਲਮੇਲ ਬਣਾ ਕੇ ਰੱਖਣਾ ਚਾਹੀਦਾ ਹੈ।

- ਆਈਆਰਡੀਏ ਨੇ ਪਾਲਿਸੀਆਰਕਾਂ ਦੇ ਹਿੱਤਾਂ ਦੀ ਰਾਖੀ ਲਈ ਨਿਯਮ ਨਿਰਧਾਰਿਤ ਕੀਤੇ ਹਨ ਜੋ ਨਾ ਸਿਰਫ ਬੀਮਾਕਰਤਾਵਾਂ ਸਗੋਂ ਮਹਿਸੂਸਥਾਂ 'ਤੇ ਬੰਧਨਕਾਰੀ ਹੁੰਦੇ ਹਨ। ਇਹ ਵਿਕਰੀ ਦੇ ਵਕਤ ਅਤੇ ਨਾਲ ਹੀ ਪਾਲਿਸੀ ਸਰਵਿਸਿੰਗ ਅਤੇ ਦਾਅਵਾ ਸਰਵਿਸਿੰਗ ਦੇ ਨਿਯਮਾਂ ਨੂੰ ਨਿਰਧਾਰਿਤ ਕਰਦੇ ਹਨ।

ਬੀਮਾ ਮਹਿਸੂਸਥਾਂ ਨਾਲ ਵਿਵਹਾਰ ਬਾਰੇ ਸੁਝਾਅ

- ਬੀਮਾ ਮਹਿਸੂਸਥਾਂ ਨਾਲ ਵਿਵਹਾਰ ਕਰਦੇ ਸਮੇਂ ਹੋਣਾਂ ਲਿਖੀਆਂ ਗੱਲਾਂ ਦੀ ਜਾਂਚ ਕਰ ਲਓ :
- ਪੁੱਛੋ ਅਤੇ ਜਾਂਚ ਕਰ ਲਓ ਕਿ ਕੀ ਵਿਅਕਤੀ ਕੋਲ ਵੈਲਿੱਡ ਲਾਇਸੰਸ ਹੈ ਅਤੇ ਉਹ ਵਿਸ਼ਿਸ਼ਟ ਵਿਵਹਾਰ ਲਈ ਅਧਿਕ੍ਰਿਤ ਹੈ। ਮਿਸਾਲ ਵਜੋਂ ਮਹਿਸੂਸਥ ਕੋਲ ਜੀਵਨ ਬੀਮਾ ਜਾਂ ਸਾਧਾਰਨ ਬੀਮਾ ਜਾਂ ਦੋਵੇਂ ਵੇਚਣ ਲਈ ਲਾਇਸੰਸ ਹੋਣਾ ਚਾਹੀਦਾ ਹੈ (ਇਕ ਸਮੱਗਰ ਲਾਇਸੰਸਧਾਰਕ ਹੋਣਾ ਚਾਹੀਦਾ ਹੈ)। ਕਿਸੇ ਦੇ ਸੰਦਰਭ ਨਾਲ ਹਮੇਸ਼ਾ ਮਦਦ ਮਿਲਦੀ ਹੈ।
- ਜਾਂਚ ਲਓ ਕਿ ਉਸ ਨੂੰ ਵੱਖ-ਵੱਖ ਬੀਮਾ ਉਤਪਾਦਨਾਂ/ਪਾਲਿਸੀਆਂ ਦਾ ਚੰਗਾ ਗਿਆਨ ਹੋਵੇ।
- ਉਸ ਨੂੰ ਤੁਹਾਡੀਆਂ ਲੋੜਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਜਾਣਨਾ

ਚਾਹੀਦਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ । ਹਮੇਸ਼ਾ ਇਹ ਪੱਕਾ ਕਰੋ ਕਿ ਤੁਸੀਂ ਸਿਰਫ ਉਹਨਾਂ ਉਤਪਾਦਨਾਂ ਬਾਰੇ ਵਿਚਾਰ ਕਰੋ ਜੋ ਤੁਹਾਡੇ ਲਈ ਢੁਕਵੇਂ ਹੋਣ । ਵੱਡੇ-ਵੱਡੇ ਵਾਅਦਿਆਂ ਅਤੇ ਵੇਚਣ ਦੇ ਹੋਥਰੀਂਡਿਆਂ ਤੋਂ ਸਾਵਧਾਨ ਰਹੋ । ਸਿਰਫ ਉਨ੍ਹਾਂ ਬਾਰੇ ਵਿਚਾਰ ਕਰੋ ਜੋ ਤੁਹਾਡੀ ਸੱਮਤਾ ਵਿੱਚ ਹੈ ।

- ਮਧਿਅਸਥ ਤੁਹਾਨੂੰ ਪਾਲਿਸੀ ਦੇ ਜਿਨ੍ਹਾਂ ਨਿਯਮਾਂ ਅਤੇ ਸ਼ਰਤਾਂ ਬਾਰੇ ਦੱਸਣ ਦਾ ਯਤਨ ਕਰ ਰਿਹਾ ਹੈ, ਉਹਨਾਂ ਬਾਰੇ ਸਵਾਲ ਪੁੱਛੋ ਅਤੇ ਉਹਨਾਂ ਨੂੰ ਸਮਝ ਲਓ ।
- ਇਹ ਜਾਣ ਕੇ ਖੁਦ ਨੂੰ ਸੰਤੁਸ਼ਟ ਕਰ ਲਓ ਕਿ ਤੁਹਾਡੀਆਂ ਵਚਨਬੱਧਤਾਵਾਂ ਕੀ ਹਨ । ਅਤੇ ਤੁਹਾਨੂੰ ਨਾ ਕੇਵਲ ਪਾਲਿਸੀ ਲੈਂਦੇ ਸਮੇਂ ਬਲਕਿ ਉਸਦਾ ਸਮਰਪਣ ਕਰਦੇ ਸਮੇਂ ਜਾਂ ਦਾਅਵਾ ਕਰਦੇ ਸਮੇਂ ਕੀ ਭੁਗਤਾਨ ਜਾਂ ਰਕਮ ਦੇਣੀ ਹੈ ।
- ਉਤਪਾਦਨ ਨਾਲ ਸੰਬੰਧਿਤ ਥੋੜ੍ਹਾ ਅਤੇ ਵਿਕਰੀ ਸਾਹਿਤ ਮੰਗੇ ਜਿਸ 'ਤੇ ਤੁਸੀਂ ਵਿਚਾਰ ਕਰ ਰਹੇ ਹੋ ਜਾਂ ਮਧਿਅਸਥ ਜਿਨ੍ਹਾਂ ਨੂੰ ਵੇਚਣ ਦਾ ਯਤਨ ਕਰ ਰਿਹਾ ਹੈ । ਮਧਿਅਸਥ ਨੂੰ ਉਤਪਾਦਨਾਂ ਦੇ ਸਭ ਤੌਥਾਂ, ਕਵਰ ਦੀ ਸੀਮਾ ਅਤੇ ਲਾਗੂ ਹੋਣ ਅਨੁਸਾਰ ਅਲਹਿਦਗੀਆਂ ਨੂੰ ਸਮਝਾਉਣ ਲਈ ਕਰੋ ।
- ਗੁਣਵੱਤਾਪੁਰਨ ਅਤੇ ਵਕਤ ਸਿਰ ਮੇਵਾ ਦੇਣ 'ਤੇ ਜ਼ੋਰ ਦਿਓ । ਵਿਕਰੀਪੁਰਵ ਮਧਿਅਸਥ ਦੇ ਤੁਹਾਡੇ ਨਾਲ ਸੰਪਰਕ ਦੇ ਬਦਲਾਅ ਅਰਸੇ ਤੋਂ ਇਸ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ ।

- ਪ੍ਰਸਤਾਵ ਫਾਰਮ ਖੁਦ ਭਰੋ । ਕੋਰੇ ਪ੍ਰਸਤਾਵ ਫਾਰਮ ਉਤੇ ਕਦੇ ਵੀ ਦਸਤਖਤ ਨਾ ਕਰੋ । ਜੇ ਪ੍ਰਸਤਾਵ ਫਾਰਮ ਦੀ ਕੋਈ ਸ਼ਰਤ ਤੁਹਾਡੀ ਸਮਝ ਵਿੱਚ ਨਹੀਂ ਆਉਂਦੀ ਤਾਂ ਮਧਿਅਸਥ ਨੂੰ ਉਹ ਸਮਝਾਉਣ ਲਈ ਕਰੋ ।
- ਜਦ ਤੁਸੀਂ ਕਿਸੇ ਮਧਿਅਸਥ ਦੁਆਰਾ ਪ੍ਰੀਮੀਅਮ ਭਰਦੇ ਹੋ ਤਾਂ ਜਾਂਚ ਲਓ ਕਿ ਕੀ ਉਹ ਅਜਿਹਾ ਕਰਨ ਲਈ ਬੀਮਾ ਕੰਪਨੀ ਵੱਲੋਂ ਅਧਿਕ੍ਰਿਤ ਹੈ ਅਤੇ ਫੌਰਨ ਦਸਤਖਤਸ਼ੁਦਾ ਰਸੀਦ ਮੰਗੇ ।
- ਆਪਣੀ ਪਾਲਿਸੀ ਮਿਲਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਪੜ੍ਹੋ ਅਤੇ ਜੇ ਤੁਹਾਨੂੰ ਕੋਈ ਸ਼ਰਤ ਸਮਝ ਨਹੀਂ ਆਉਂਦੀ ਤਾਂ ਆਪਣੇ ਮਧਿਅਸਥ ਨਾਲ ਸੰਪਰਕ ਕਰੋ ਅਤੇ ਉਸ ਨੂੰ ਸਮਝਾਉਣ ਲਈ ਕਰੋ । ਯਾਦ ਰਹੋ, ਜੀਵਨ ਬੀਮਾ ਪਾਲਿਸੀਆਂ ਅਤੇ 3 ਸਾਲ ਜਾਂ ਵੱਧ ਸਮੇਂ ਦੀ ਸਿਹਤ ਬੀਮਾ ਪਾਲਿਸੀ ਲਈ ਇਕ ਛੀ-ਲੁੱਕ ਮਿਆਦ ਹੁੰਦੀ ਹੈ । ਇਸ ਦੌਰਾਨ ਤੁਸੀਂ ਪਾਲਿਸੀ ਵਪਸ ਮੌਜੂਦ ਸਕਦੇ ਹੋ ਜੇ ਤੁਸੀਂ ਉਸ ਵਿੱਚ ਦਰਸਾਏ ਗਏ ਨਿਯਮਾਂ ਅਤੇ ਸ਼ਰਤਾਂ ਨਾਲ ਸਹਿਮਤ ਨਾ ਹੋਵੋ ।
- ਦਾਅਵਾ ਕਰਨ ਵਿੱਚ ਸ਼ਾਮਿਲ ਦਸਤਾਵੇਜ਼ਾਂ ਤੇ ਪ੍ਰਕਿਰਿਆਵਾਂ ਬਾਰੇ ਮਧਿਅਸਥ ਤੋਂ ਸਵਾਲ ਪੁੱਛੋ । ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਸਮਝ ਲਓ । ਦਾਅਵੇ ਦੇ ਮਾਮਲੇ ਵਿੱਚ ਅਜਿਹੀਆਂ ਹੋਰ ਏਜੰਸੀਆਂ ਵੀ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਬੀਮਾ ਕੰਪਨੀ ਤੋਂ ਇਲਾਵਾ ਤੁਹਾਨੂੰ ਸੂਚਿਤ ਕਰਨਾ ਪੈ ਸਕਦਾ ਹੈ । ਇਸ ਬਾਰੇ ਪੂਰਾ ਵੇਰਵਾ ਲੈ ਲਓ ਕਿ ਤੁਹਾਡੇ ਕੋਲੋਂ ਕੀ ਕਰਨ ਦੀ ਉਮੀਦ ਹੈ ।

੩. ਬੀਮਾ ਮਹਿਸੂਸਥਾਂ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲ

ਸ. ਬੀਮਾ ਮਹਿਸੂਸਥ ਕੋਣ ਹੈ ?

ਜ. ਬੀਮਾ ਮਹਿਸੂਸਥ ਯਾਨੀ ਵਿਅਕਤੀਗਤ ਏਜੰਟ, ਕਾਰਪੋਰੇਟ ਏਜੰਟ ਜਿਨ੍ਹਾਂ ਵਿੱਚ ਸ਼ਾਮਿਲ ਹਨ ਬੈਂਕ ਅਤੇ ਬੋਕਰ - ਇਹ ਗਾਹਕ ਅਤੇ ਬੀਮਾ ਕੰਪਨੀ ਵਿਚਕਾਰ ਮਹਿਸੂਸਥਾਂ ਕਰਦੇ ਹਨ। ਬੀਮਾ ਮਹਿਸੂਸਥਾਂ ਵਿੱਚ ਸਰਵੇਅਰਾਂ ਅਤੇ ਤੀਜੀ ਪਾਰਟੀ ਦੇ ਪ੍ਰਸ਼ਾਸਕਾਂ ਦੀ ਵੀ ਸਮੂਲੀਅਤ ਹੈ ਪਰ ਇਹ ਮਹਿਸੂਸਥ ਕਾਰੋਬਾਰ ਪ੍ਰਾਪਤ ਕਰਨ ਵਿੱਚ ਸ਼ਾਮਿਲ ਨਹੀਂ ਹੁੰਦੇ। ਸਰਵੇਅਰ ਬੀਮਾ ਕੰਪਨੀਆਂ ਵੱਲੋਂ ਨੁਕਸਾਨ ਦਾ ਮੁੱਲਾਂਕਣ ਕਰਦੇ ਹਨ। ਤੀਜੀ ਪਾਰਟੀ ਪ੍ਰਸ਼ਾਸਕ ਬੀਮਾ ਕੰਪਨੀਆਂ ਨੂੰ ਸਿਹਤ ਬੀਮਾ ਨਾਲ ਸੰਬੰਧਿਤ ਸੇਵਾਵਾਂ ਪ੍ਰਦਾਨ ਕਰਦੇ ਹਨ।

ਸ. ਏਜੰਟ ਕੋਣ ਹੈ ?

ਜ. ਏਜੰਟ ਉਹ ਵਿਅਕਤੀ ਹੈ ਜਿਸ ਨੂੰ ਬੀਮੇ ਦਾ ਆਗ੍ਰਹਿ ਕਰਨ ਅਤੇ ਕਾਰੋਬਾਰ ਪ੍ਰਾਪਤ ਕਰਨ ਲਈ ਪ੍ਰਾਧਿਕਰਨ ਦੁਆਰਾ ਲਾਇਸੈਂਸ ਪ੍ਰਾਪਤ ਹੁੰਦਾ ਹੈ, ਜਿਸ ਵਿੱਚ ਬੀਮਾ ਪਾਲਿਸ਼ੀਆਂ ਜਾਰੀ ਰੱਖਣ, ਨਵੀਨੀਕਰਨ ਜਾਂ ਗੀਵਾਈਵਲ ਨਾਲ ਸੁਝਿਆ ਕਾਰੋਬਾਰ ਸ਼ਾਮਿਲ ਹੈ। ਏਜੰਟ ਇਕ ਵਿਅਕਤੀਗਤ ਏਜੰਟ ਜਾਂ ਕਾਰਪੋਰੇਟ ਏਜੰਟ ਹੋ ਸਕਦਾ ਹੈ। ਜਿਵੇਂ ਕਿ ਨਾਂਅ ਤੋਂ ਹੀ ਪਤਾ ਚਲਦਾ ਹੈ, ਵਿਅਕਤੀਗਤ ਏਜੰਟ ਇਕ ਵਿਅਕਤੀ ਹੁੰਦਾ ਹੈ ਜੋ ਕਿਸੇ ਬੀਮਾ ਕੰਪਨੀ ਦੀ ਨੁਮਾਇੰਦਗੀ ਕਰਦਾ ਹੈ ਜਦ ਕਿ ਕਾਰਪੋਰੇਟ ਏਜੰਟ ਇਕ ਵਿਅਕਤੀ ਦੇ ਇਲਾਵਾ ਵੀ ਮਹਿਸੂਸਥ ਹੁੰਦਾ ਹੈ ਜੋ ਬੀਮਾ ਕੰਪਨੀ ਦੀ

ਨੁਮਾਇੰਦਗੀ ਕਰਦਾ ਹੈ।

ਸ. ਇਕ ਕਾਰਪੋਰੇਟ ਏਜੰਟ ਦੇ ਪਦਨਾਮਿਤ ਵਿਅਕਤੀ ਤੋਂ ਕੀ ਭਵਹ ਹੈ ?

ਜ. ਪਦਨਾਮਿਤ ਵਿਅਕਤੀ ਯਾਨੀ ਇਕ ਅਧਿਕਾਰੀ ਜੋ ਆਮ ਤੌਰ 'ਤੇ ਮਾਰਕੀਟਿੰਗ ਕੰਮਕਾਰਾਂ ਦਾ ਇਨਚਾਰਜ ਹੁੰਦਾ ਹੈ, ਜਿਵੇਂ ਕਿ ਲਾਗੂ ਨਿਯਮਾਂ ਅਧੀਨ ਲਾਇਸੈਂਸ ਜਾਰੀ ਜਾਂ ਨਵੀਨੀਕਰਨ ਕਰਨ ਲਈ ਬੀਮਾਕਰਤਾ ਦੁਆਰਾ ਨਿਰਧਾਰਿਤ ਅਤੇ ਪ੍ਰਾਧਿਕਰਨ ਦੁਆਰਾ ਅਧਿਕ੍ਰਿਤ ਕੀਤਾ ਗਿਆ ਹੋਵੇ।

ਸ. ਕੰਪੋਜਿਟ ਬੀਮਾ ਏਜੰਟ ਕੋਣ ਹੈ ?

ਜ. ਕੰਪੋਜਿਟ ਬੀਮਾ ਏਜੰਟ ਯਾਨੀ ਉਹ ਬੀਮਾ ਏਜੰਟ ਜਿਸ ਕੋਲ ਜੀਵਨ ਬੀਮਾਕਰਤਾ ਅਤੇ ਸਾਧਾਰਨ ਬੀਮਾਕਰਤਾ ਲਈ ਇਕ ਬੀਮਾ ਏਜੰਟ ਵਜੋਂ ਕੰਮ ਕਰਨ ਦਾ ਲਾਇਸੈਂਸ ਹੈ।

ਸ. ਬੀਮਾ ਬੋਕਰ ਕੋਣ ਹੈ ?

ਜ. ਬੀਮਾ ਬੋਕਰ ਯਾਨੀ ਬੀਮਾ ਵਿਨਿਯਾਮਕ ਅਤੇ ਵਿਕਾਸ ਪ੍ਰਾਧਿਕਰਨ ਦੁਆਰਾ ਲਾਇਸੈਂਸਡ ਉਹ ਵਿਅਕਤੀ ਜੋ ਆਪਣੇ ਗਾਹਕਾਂ ਵੱਲੋਂ ਬੀਮਾ ਕੰਪਨੀਆਂ ਨਾਲ ਬੀਮਾ ਕਾਂਟ੍ਰੈਕਟ ਦਾ ਪ੍ਰਬੰਧ ਕਰਦਾ ਹੈ। ਬੀਮਾ ਬੋਕਰ ਇਕ ਤੋਂ ਵਧੇਰੇ ਬੀਮਾ ਕੰਪਨੀਆਂ ਦੀ ਨੁਮਾਇੰਦਗੀ ਕਰ ਸਕਦਾ ਹੈ।

ਸ. “ਏਜੰਟ” ਅਤੇ “ਬੋਕਰ” ਵਿੱਚ ਕੀ ਡਰਕ ਹੈ ?

ਜ. ਇਕ ਏਜੰਟ ਕੇਵਲ ਇਕ ਬੀਮਾ ਕੰਪਨੀ ਦੀ ਨੁਮਾਇੰਦਗੀ ਕਰਦਾ ਹੈ (ਸਿਹਤ ਬੀਮਾ ਕੰਪਨੀ ਦੇ ਇਲਾਵਾ) ਇਕ ਸਾਧਾਰਨ, ਇਕ ਜੀਵਨ

ਜਾਂ ਦੋਵੇਂ। ਜੇ ਉਹ ਕੰਪੇਨੀ ਏਜੰਟ ਹੈ)। ਜਦੋਂ ਕਿ ਬ੍ਰੋਕਰ ਇਕ ਜੀਵਨ ਜਾਂ ਸਾਧਾਰਨ ਜਾਂ ਦੋਵਾਂ ਤੋਂ ਵਧੇਰੇ ਕੰਪਨੀਆਂ ਨਾਲ ਵਿਵਹਾਰ ਕਰ ਸਕਦਾ ਹੈ।

- ਸ. ਕੀ “ਸਰਵੇਅਰ” ਅਤੇ “ਤੀਜੀ ਪਾਰਟੀ ਪ੍ਰਸ਼ਾਸਕ” ਵੀ ਮਹਿਆਸਥ ਹਨ?
- ਜ. ਸਰਵੇਅਰਾਂ ਅਤੇ ਤੀਜੀ ਪਾਰਟੀ ਪ੍ਰਸ਼ਾਸਕਾਂ ਨੂੰ ਵੀ ਮਹਿਆਸਥ ਕਿਹਾ ਜਾਂਦਾ ਹੈ ਪਰ ਉਹ ਬੀਮੇ ਦੇ ਮੰਡੀਕਰਨ ਵਿੱਚ ਸ਼ਾਮਿਲ ਨਹੀਂ ਹੁੰਦੇ।
- ਸ. ਕੀ “ਏਜੰਟ” ਅਤੇ “ਬ੍ਰੋਕਰ” ਦਾ ਲਾਇਸੰਸਧਾਰੀ ਹੋਣਾ ਜ਼ਰੂਰੀ ਹੈ?
- ਜ. ਹਾਂ, ਏਜੰਟ ਅਤੇ ਬ੍ਰੋਕਰ ਪਾਸ ਜੀਵਨ ਬੀਮਾ ਜਾਂ ਸਾਧਾਰਨ ਬੀਮਾ ਜਾਂ ਦੋਵਾਂ ਲਈ ਬੀਮਾ ਵਿਨਿਯਾਮਕ ਅਤੇ ਵਿਕਾਸ ਪ੍ਰਾਧਿਕਰਨ ਦਾ ਲਾਇਸੰਸ ਹੋਣਾ ਚਾਹੀਦਾ ਹੈ। ਉਹ ਸੰਬੰਧਿਤ ਨਿਯਮਾਂ ਵਿੱਚ ਦਿੱਤੀ ਗਈ ਆਚਾਰਮੰਹਿਤਾ ਦੁਆਰਾ ਵੀ ਬੰਨ੍ਹੇ ਹੋਏ ਹੁੰਦੇ ਹਨ।
- ਸ. ਕੀ ਮਹਿਆਸਥ ਮੇਰੇ ਰਾਹੀਂ ਅਦਾ ਕੀਤੇ ਜਾਣ ਵਾਲੇ ਪ੍ਰੀਮੀਅਮ ਉੱਤੇ ਡਿਸਕਾਊਂਟ ਦੇ ਸਕਦਾ ਹੈ?
- ਜ. ਕੋਈ ਵੀ ਮਹਿਆਸਥ ਪਾਲਿਸੀ ਲੈਣ ਲਈ ਪ੍ਰੋਤਸਾਹਿਤ ਕਰਨ ਹਿੱਤ ਤੁਹਾਨੂੰ ਕਿਸੇ ਡਿਸਕਾਊਂਟ ਦਾ ਪ੍ਰਸਤਾਵ ਨਹੀਂ ਕਰ ਸਕਦਾ। ਜੇ ਅਜਿਹਾ ਕੋਈ ਪ੍ਰਲੋਭਨ ਦਿੱਤਾ ਜਾਂਦਾ ਹੈ ਤਾਂ ਉਹ ਬੀਮਾ ਕਾਨੂੰਨ 1939 ਦੀ ਧਾਰਾ 41 ਦੀ ਉਲੰਘਣਾ ਹੁੰਦੀ ਹੈ ਅਤੇ ਇਸ ਵਿੱਚ

ਸ਼ਾਮਿਲ ਸਾਰੇ ਪੱਖ ਕਾਨੂੰਨ ਅਨੁਸਾਰ ਦੰਡ ਅਧੀਨ ਹੁੰਦੇ ਹਨ।

ਪ੍ਰੀਮੀਅਮ ਉੱਤੇ ਤੁਹਾਨੂੰ ਮਿਲਣ ਵਾਲਾ ਕੋਈ ਵੀ ਡਿਸਕਾਊਂਟ ਪਾਲਿਸੀ ਦੁਆਰਾ ਅਨੁਮਤੀ ਪ੍ਰਾਪਤ ਸ਼ਰਤਾਂ ਅਧੀਨ ਹੋਵੇਗਾ ਅਤੇ ਇਹ ਬੀਮਾ ਕੰਪਨੀ ਰਾਹੀਂ ਦਿੱਤਾ ਜਾਂਦਾ ਹੈ।

ਆਈਆਰਡੀਏ ਦੁਆਰਾ ਨਿਰਪਾਰਿਤ ਪਾਲਿਸੀਪਾਰਕ ਸਰਵਸਿੰਗ ਰਤਨ ਅਰਾਊਂਡ ਰਾਈਮ (ਰੀਏਟੀ)

ਸੇਵਾ	ਅਧਿਕਤਮ ਰਤਨ ਅਰਾਊਂਡ ਰਾਈਮ (ਰੀਏਟੀ)
ਸਾਧਾਰਨ	
ਪ੍ਰਸਤਾਰ ਦੀ ਪ੍ਰਕਿਰਿਆ ਅਤੇ ਫੈਸਲਿਆਂ ਦੀ ਜਾਣਕਾਰੀ ਦੇਣੀ ਜਿਸ ਵਿੱਚ ਸ਼ਾਮਿਲ ਹਨ ਪਾਲਿਸੀ ਦੀਆਂ ਲੋੜਾਂ/ਜਾਰੀ ਕਰਨਾ/ਰੱਦੀਕਰਨ ਪ੍ਰਸਤਾਰ ਦੀ ਕਾਪੀ ਪ੍ਰਾਪਤ ਕਰਨੀ	15 ਦਿਨ
ਪਾਲਿਸੀ ਜਾਰੀ ਕਰਨ ਉਪਰੰਤ ਦੀ ਸੇਵਾ ਦੇ ਨਿਵੇਦਨ ਜੋ ਤਹਿਤੀਆਂ/ਪ੍ਰਸਤਾਰ ਡਿਗਜਿਟ ਦੀ ਵਾਧਾ ਅਤੇ ਗੈਰ-ਦਾਅਵਾ ਸੰਬੰਧੀ ਸੇਵਾ ਨਿਵੇਦਨਾਂ ਨਾਲ ਸੰਬੰਧਿਤ ਹੈ।	30 ਦਿਨ
ਜੀਵਨ ਬੀਮਾ	
ਸਮਰਪਣ ਮੁੱਲ/ਐਨ੍ਹਿਟਿਟੀ/ਪੈਂਸ਼ਨ ਪ੍ਰਕਿਰਿਆ ਪਰਹੱਕਤਾ ਦਾਅਵਾ/ਸਰਵਾਈਵਲ ਲਾਭ/ਦੰਡ ਵਜੋਂ ਵਿਆਜ ਦਾ ਭੁਗਤਾਨ	10 ਦਿਨ
ਦਾਅਵਾ ਦਾਇਰ ਕਰਨ ਤੋਂ ਬਾਅਦ ਦਾਅਵੇ ਦੀਆਂ ਲੋੜਾਂ ਨੂੰ ਸੂਚਿਤ ਕਰਨਾ	15 ਦਿਨ
ਮੌਤ ਦਾਅਵੇ ਦਾ ਬਿਨਾਂ ਕਿਸੇ ਜਾਂਚ ਤੋਂ ਨਿਪਟਾਉਣਾ	30 ਦਿਨ
ਜਾਂਚ ਦੀ ਲੋੜ ਦੇ ਨਾਲ ਮੌਤ ਦਾਅਵੇ ਦਾ ਨਿਪਟਾਰਾ/ਰੱਦੀਕਰਨ	6 ਮਹੀਨੇ
ਸਾਧਾਰਨ ਬੀਮਾ	
ਸਰਵੇਖਣ ਰਿਪੋਰਟ ਜਮ੍ਹਾ ਕਰਨੀ	30 ਦਿਨ
ਬੀਮਾਰਕਤਾ ਦੁਆਰਾ ਪੁਰਕ ਰਿਪੋਰਟ ਮੰਗਣੀ	15 ਦਿਨ
ਪਹਿਲੀ/ਪੁਰਕ ਸਰਵੇਖਣ ਰਿਪੋਰਟ ਮਿਲਣ ਤੋਂ ਬਾਅਦ ਦਾਅਵੇ ਦਾ ਨਿਪਟਾਰਾ/ਅਸਵੀਕਿਤੀ	30 ਦਿਨ
ਸ਼ਿਕਾਇਤਾਂ	
ਸ਼ਿਕਾਇਤ ਦੀ ਪਹੁੰਚ ਰਸੀਦ ਦੇਣੀ	3 ਦਿਨ
ਸ਼ਿਕਾਇਤ ਦਾ ਨਿਵਾਰਨ	15 ਦਿਨ

5. ਜੇ ਤੁਹਾਡੀ ਕੋਈ ਸ਼ਿਕਾਇਤ ਹੋਵੇ

ਬੀਮਾ ਵਿਨਿਯਾਮਕ ਅਤੇ ਵਿਕਾਸ ਪ੍ਰਾਪਤੀਕਰਨ (ਆਈਆਰਡੀਏ) ਦੇ ਉਪਭੋਗਤਾ ਮਾਮਲੇ ਵਿਭਾਗ ਨੇ ਇੰਟੈਗ੍ਰੇਟਡ ਗ੍ਰੀਵੈਂਸ ਮੈਨੇਜਮੈਂਟ ਸਿਸਟਮ (ਆਈਜੀਐਮਐਸ) ਸ਼ੁਰੂ ਕੀਤਾ ਹੈ ਜੋ ਸ਼ਿਕਾਇਤਾਂ ਦੀ ਰਜਿਸਟ੍ਰੇਸ਼ਨ ਅਤੇ ਨਿਗਰਾਨੀ ਲਈ ਇਕ ਆਨਲਾਈਨ ਸਿਸਟਮ ਹੈ। ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਬੀਮਾ ਕੰਪਨੀ ਵਿੱਚ ਸ਼ਿਕਾਇਤ ਦਰਜ ਕਰਾਉਣੀ ਚਾਹੀਦੀ ਹੈ ਅਤੇ ਜੇ ਤੁਸੀਂ ਕੰਪਨੀ ਦੁਆਰਾ ਇਸ ਦੇ ਨਿਪਟਾਰੇ ਨਾਲ ਸੰਤੁਸ਼ਟ ਨਹੀਂ ਹੋਤੇ ਤੁਸੀਂ www.igms.irda.gov.in 'ਤੇ ਜਾ ਕੇ ਆਈਜੀਐਮਐਸ ਦੁਆਰਾ ਇਸ ਨੂੰ ਆਈਆਰਡੀਏ ਕੋਲ ਭੇਜ ਸਕਦੇ ਹੋ। ਜੇ ਤੁਸੀਂ ਬੀਮਾਕਰਤਾ ਦੀ ਸ਼ਿਕਾਇਤ ਪ੍ਰਣਾਲੀ ਤਕ ਸਿੱਧੇ ਨਹੀਂ ਪਹੁੰਚ ਸਕਦੇ, ਤਾਂ ਆਈਜੀਐਮਐਸ ਬੀਮਾਕਰਤਾ ਕੋਲ ਤੁਹਾਡੀ ਸ਼ਿਕਾਇਤ ਦਰਜ ਕਰਾਉਣ ਲਈ ਤੁਹਾਨੂੰ ਇਕ ਰਸਤਾ ਵੀ ਪ੍ਰਦਾਨ ਕਰਦਾ ਹੈ।

ਆਈਜੀਐਮਐਸ (ਯਾਨੀ ਵੇਬ) ਦੁਆਰਾ ਆਪਣੀ ਸ਼ਿਕਾਇਤ ਨੂੰ ਰਜਿਸਟਰ ਕਰਨ ਤੋਂ ਇਲਾਵਾ ਤੁਹਾਡੇ ਕੋਲ ਸ਼ਿਕਾਇਤ ਰਜਿਸਟਰ ਕਰਾਉਣ ਲਈ ਅਨੇਕਾਂ ਵਸੀਲੇ (ਚੈਨਲ) ਹਨ, ਜਿਵੇਂ ਈ-ਮੇਲ (complaints@irda.gov.in) ਦੁਆਰਾ, ਚਿੱਠੀ-ਪੱਤਰ (ਅਪਣਾ ਪੱਤਰ ਗਾਹਕ ਮਾਮਲੇ ਵਿਭਾਗ, ਬੀਮਾ ਵਿਨਿਯਾਮਕ ਅਤੇ ਵਿਕਾਸ ਪ੍ਰਾਪਤੀਕਰਨ, ਤੀਜੀ ਮੰਜ਼ਿਲ, ਪਰੀਸੂਮ ਭਵਨ, ਬਸ਼ੀਰ ਬਾਗ, ਹੈਦਰਾਬਾਦ-4, ਨੂੰ ਸੰਬੰਧਿਤ ਕਰੋ) ਰਾਹੀਂ, ਜਾਂ ਆਈਆਰਡੀਏ ਕਾਲ ਸੈਟਰ ਨੂੰ ਟੋਲੇ ਛੀਨ੍ਹੀ ਨੰ. **155255** 'ਤੇ ਕਾਲ ਕਰੋ ਜਿਸ ਰਾਹੀਂ ਆਈਆਰਡੀਏ ਬੀਮਾ ਕੰਪਨੀਆਂ ਵਿੱਚੋਂ ਤੁਹਾਡੀ ਸ਼ਿਕਾਇਤ ਬਿਨਾਂ ਫੀਸ ਦਰਜ ਕਰੇਗਾ ਅਤੇ ਨਾਲ ਹੀ ਉਸ ਦੀ ਸਥਿਤੀ 'ਤੇ ਨਜ਼ਰ ਰੱਖਣ ਵਿੱਚ ਮਦਦ ਕਰੇਗਾ। ਕਾਲ ਦੇ ਆਧਾਰ 'ਤੇ ਸ਼ਿਕਾਇਤ ਫਾਰਮ ਭਰ ਕੇ ਕਾਲ ਸੈਟਰ ਤੁਹਾਡੀ ਸਹਾਇਤਾ ਕਰਦਾ ਹੈ ਅਤੇ ਜਿੱਥੇ ਵੀ ਲੋੜ ਹੁੰਦੀ ਹੈ ਇਹ ਸਿੱਧਾ ਬੀਮਾ ਕੰਪਨੀ ਪਾਸ ਸ਼ਿਕਾਇਤ ਦਰਜ ਕਰਾਉਣ ਵਿੱਚ ਮਦਦ ਕਰੇਗਾ। ਅਤੇ ਬੀਮਾ ਕੰਪਨੀ ਦੇ ਪਤੇ, ਫੋਨ ਨੰਬਰ, ਵੇਬਸਾਈਟ ਵੇਰਵੇ,

ਸੰਪਰਕ ਕ੍ਰਮਾਂਕ, ਈਮੇਲ ਆਈਡੀ ਆਦਿ ਸੰਬੰਧੀ ਜਾਣਕਾਰੀ ਤੁਹਾਨੂੰ ਦਿੰਦਾ ਹੈ। ਆਈਆਰਡੀਏ ਕਾਲ ਸੈਂਟਰ ਭਾਵੀ ਗਾਹਕਾਂ ਅਤੇ ਪਾਲਿਸ਼ੀਯਾਰਕਾਂ ਲਈ ਟੈਲੀ - ਕਾਰਜਸ਼ੱਮਤਾਵਾਂ ਸਹਿਤ ਇਕ ਅਸਲੀ ਵਿਕਲਪਕ ਮਾਪਿਆਮ (ਚੈਨਲ) ਪ੍ਰਦਾਨ ਕਰਦਾ ਹੈ ਅਤੇ ਸੋਮਵਾਰ ਤੋਂ ਸ਼ਨੀਵਾਰ, ਸਵੇਰੇ 8 ਵਜੇ ਤੋਂ ਰਾਤ 8 ਵਜੇ ਤਕ 12 ਘੰਟੇ X 6 ਦਿਨ ਤਕ ਹਿੰਦੀ, ਅੰਗੋਜ਼ੀ ਅਤੇ ਵਿੱਖਿੰਨ ਭਾਰਤੀ ਭਾਸ਼ਾਵਾਂ ਵਿੱਚ ਕੰਮ ਕਰਦਾ ਹੈ।

ਜਦੋਂ ਆਈਆਰਡੀਏ ਕੋਲ ਕੋਈ ਸ਼ਿਕਾਇਤ ਦਰਜ ਕਰਾਈ ਜਾਂਦੀ ਹੈ ਤਾਂ ਉਹ ਉਸ ਨੂੰ ਬੀਮਾ ਕੰਪਨੀ ਕੋਲ ਹੱਲ ਲਈ ਭੇਜਦਾ ਹੈ। ਕੰਪਨੀ ਨੂੰ ਸ਼ਿਕਾਇਤ ਦਾ ਸੁਲਭਤਾ ਕਰਨ ਲਈ 15 ਦਿਨ ਦਿੱਤੇ ਜਾਂਦੇ ਹਨ। ਜੇ ਲੋੜ ਪੈਂਦੀ ਹੈ ਤਾਂ ਆਈਆਰਡੀਏ ਜਾਂਚ ਪੜਤਾਂ ਅਤੇ ਪੁੱਛਗਿੱਛ ਕਰਦਾ ਹੈ। ਇਸ ਤੋਂ ਇਲਾਵਾ ਜਿੱਥੇ ਕਿਤੇ ਵੀ ਲਾਗੂ ਹੋਵੇ, ਆਈਆਰਡੀਏ ਰੀਡ੍ਰੋਸਲ ਆਫ ਪਬਲਿਕ ਗ੍ਰੂਵੈਂਸਜ਼ ਰੂਲਜ਼, 1998 ਦੀਆਂ ਸ਼ਰਤਾਂ ਅਨੁਸਾਰ ਬੀਮਾ ਓਬਡਸਮੈਨ ਨਾਲ ਸੰਪਰਕ ਕਰਨ ਦੀ ਸਲਾਹ ਸ਼ਿਕਾਇਤਕਰਤਾਨੂੰ ਦਿੰਦਾ ਹੈ।

ਬੇਦਾਅਵਾ

ਇਹ ਪੁਸਤਿਕਾ ਤੁਹਾਨੂੰ ਸਿਰਫ ਆਮ ਜਾਣਕਾਰੀ ਪ੍ਰਦਾਨ ਕਰਨ ਲਈ ਹੈ ਅਤੇ ਪਰੀਪੂਰਨ ਨਹੀਂ ਹੈ। ਇਹ ਇਕ ਵਿੱਦਿਆ ਪਹਿਲਕਦਮੀ ਹੈ ਅਤੇ ਤੁਹਾਨੂੰ ਕੋਈ ਕਾਨੂੰਨੀ ਸਲਾਹ ਨਹੀਂ ਦਿੰਦੀ।